

I/31247/2022

ਪੰਜਾਬ ਜਲ ਨਿਯੰਤਰਣ ਤੇ ਵਿਕਾਸ ਅਥਾਰਟੀ
ਐਸ.ਸੀ.ਓ. ਨੰ: 149-152, ਤੀਸਰੀ ਮੰਜਿਲ,
ਸੈਕਟਰ 17-ਸੀ, ਚੰਡੀਗੜ੍ਹ।
Web Site: www.pwrda.org



Punjab Water Regulation &
Development Authority.
S.C.O 149-152, 3rd Floor, Sector 17-C,
Chandigarh.
email- secretary.pwrda@punjab.gov.in

ਕੁਟੇਸ਼ਨ ਨੋਟਿਸ

ਪੰਜਾਬ ਜਲ ਨਿਯੰਤਰਣ ਅਤੇ ਵਿਕਾਸ ਅਥਾਰਟੀ, ਐਸ.ਸੀ.ਓ ਨੰਬਰ 149-152, ਸੈਕਟਰ 17-ਸੀ, ਚੰਡੀਗੜ੍ਹ ਨੂੰ ਦੇ ਏਅਰ ਕੰਡੀਸ਼ਨਡ ਕਾਰਾਂ Maruti Ciaz ਜਾਂ Honda City (ਸੀ.ਐਨ.ਜੀ./ਪੈਟਰੋਲ/ਡੀਜ਼ਲ) ਜਿਨ੍ਹਾਂ ਦੀ ਐਕਸ ਸੋ-ਰੂਮ ਕੀਮਤ 10 ਤੋਂ 12 ਲੱਖ ਰੁਪਏ ਵਿੱਚ ਹੋਵੇ ਹਾਲ ਦੀ ਘੜੀ ਦੇ ਮਹੀਨਿਆਂ ਲਈ ਹੇਠਾਂ ਦਿੱਤੀਆਂ ਸ਼ਰਤਾਂ ਤੇ ਕਿਰਾਏ ਤੇ ਲੈਣ ਲਈ ਕੁਟੇਸ਼ਨਾਂ ਮਿਤੀ 02.03.2022 ਨੂੰ ਸਮਾਂ 15.00 ਵਜੇ ਤੱਕ ਮੰਗੀਆਂ ਜਾਂਦੀਆਂ ਹਨ। ਕੁਟੇਸ਼ਨਾਂ ਰਜਿਸਟਰਡ ਡਾਕ ਰਾਹੀਂ ਜਾਂ ਦਸਤੀ ਇਸ ਦਫ਼ਤਰ ਵਿਖੇ ਪੁੱਜਣੀਆਂ ਚਾਹੀਦੀਆਂ ਹਨ।

ਸ਼ਰਤਾਂ:

1. ਗੱਡੀ ਸਾਲ 2016 ਤੋਂ ਪੁਰਾਣੀ ਨਹੀਂ ਹੋਣੀ ਚਾਹੀਦੀ, ਭਾਵ ਗੱਡੀ ਸਾਲ 2016 ਜਾਂ ਇਸਤੋਂ ਬਾਅਦ ਦੀ ਬਣੀ ਹੋਣੀ ਚਾਹੀਦੀ ਹੈ।
2. ਗੱਡੀ ਚੰਗੀ ਅਤੇ ਚਾਲੂ ਹਾਲਤ ਵਿੱਚ ਹੋਣੀ ਚਾਹੀਦੀ ਹੈ।
3. ਕਿਰਾਏ ਤੇ ਲਏ ਜਾਣ ਵਾਲੀ ਗੱਡੀ ਦੀ ਸਫ਼ਰ ਸੀਮਾਂ 2000 ਕਿਲੋਮੀਟਰ ਪ੍ਰਤੀ ਮਹੀਨਾ ਹੋਵੇਗੀ।
4. ਕੁਟੇਸ਼ਨਦਾਤਾ ਨੂੰ ਘੱਟੋ-ਘੱਟ 2000 ਕਿਲੋਮੀਟਰ ਪ੍ਰਤੀਮਹੀਨਾ ਦੇ ਹਿਸਾਬ ਨਾਲ (Minimum Guaranteed payment per month) ਅਦਾਇਗੀ ਕੀਤੀ ਜਾਵੇਗੀ ਤਾਂ ਜੋ ਕਿਰਾਏ ਤੇ ਦਿੱਤੀ ਗੱਡੀ ਦੀ ਪ੍ਰਤੀਮਹੀਨਾ ਘੱਟੋ-ਘੱਟ ਕਿਰਾਏ ਦੀ ਰਕਮ ਸੁਨਿਸ਼ਚਿਤ ਹੋਵੇ।
5. ਗੱਡੀ ਦੇ ਕਿਲੋਮੀਟਰ ਦੀ ਕੈਲਕੂਲੇਸ਼ਨ ਗਰਾਜ ਟੂ ਗਰਾਜ ਹੋਵੇਗੀ। ਐਪਰ ਗਰਾਜ ਦਫ਼ਤਰ/ਅਧਿਕਾਰੀ ਦੀ ਰਿਪੋਰਟ ਤੋਂ 5 ਤੋਂ 7 ਕਿਲੋਮੀਟਰ ਦੇ ਦਾਇਰੇ ਦੇ ਅੰਦਰ ਹੋਵੇਗਾ।
6. ਹਾਲ ਦੀ ਘੜੀ ਇਹ ਗੱਡੀਆਂ ਸਿਰਫ਼ ਦੇ ਮਹੀਨੇ ਲਈ ਕਿਰਾਏ ਤੇ ਲਈਆਂ ਜਾਣੀਆਂ ਹਨ, ਜਿਨ੍ਹਾਂ ਦਾ POL, ਡਰਾਇਵਰ ਅਤੇ ਰੱਖ-ਰਖਾਵ ਆਦਿ ਦਾ ਸਾਰਾ ਖਰਚਾ ਕੁਟੇਸ਼ਨਦਾਤਾ ਦਾ ਹੋਵੇਗਾ। ਦਫ਼ਤਰ ਵੱਲੋਂ ਸਿਰਫ਼ ਅਤੇ ਸਿਰਫ਼ ਮਾਸਿਕ ਕਿਰਾਇਆ ਅਤੇ ਬਣਦਾ GST ਅਦਾ ਕੀਤਾ ਜਾਵੇਗਾ।
7. ਗੱਡੀਆਂ ਦੇ ਸਬੰਧ ਵਿੱਚ ਸਾਰੀਆਂ Legal obligations ਜਿਵੇਂ ਕਿ Insurance, Road Tax, Permit/Registration and Permission ਆਦਿ ਅਤੇ ਡਰਾਇਵਰ ਦੇ ਸਬੰਧ ਵਿੱਚ ਤਨਖਾਹ ਆਦਿ ਦੀ ਪੂਰੀ ਜਿੰਮੇਵਾਰੀ ਕੁਟੇਸ਼ਨਦਾਤਾ ਦੀ ਹੋਵੇਗੀ।
8. ਟੂਰ ਦੌਰਾਨ ਰਾਤ ਬਾਹਰ ਗੁਜ਼ਾਰਨੀ ਪੈ ਜਾਵੇ ਤਾਂ ਡਰਾਇਵਰ ਨੂੰ ਪ੍ਰਤੀ ਰਾਤ ਰੁਪਏ 200/- ਦੀ ਅਦਾਇਗੀ ਕੀਤੀ ਜਾਵੇਗੀ।
9. ਟੋਲ ਚਾਰਜਜ਼ ਅਤੇ ਪਾਰਕਿੰਗ ਫੀਸ ਤੇ ਕੀਤੇ ਖਰਚੇ ਦੀ ਪ੍ਰਤੀ-ਪੂਰਤੀ ਲੋੜੀਂਦਾ ਸਬੂਤ ਦਿਖਾਉਣ ਤੇ ਅਥਾਰਟੀ ਵਲੋਂ ਕੀਤੀ ਜਾਵੇਗੀ।
10. ਡਰਾਇਵਰ ਕੋਲ ਵੈਧ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ ਹੈ। ਡਰਾਇਵਰ ਦੀ ਡਿਊਟੀ ਦਾ ਸਮਾਂ 8 ਘੰਟੇ ਭਾਵ ਸਮਾਂ 9.00 AM ਵਜੇ ਤੋਂ 5.00 PM ਵਜੇ ਤੱਕ ਹੋਵੇਗਾ, ਪਰੰਤੂ ਲੋੜ ਅਨੁਸਾਰ ਡਿਊਟੀ ਸਮਾਂ ਵੱਧ ਘੱਟ ਹੋ ਸਕਦਾ ਹੈ।
11. ਡਰਾਇਵਰ ਨੂੰ ਐਤਵਾਰ ਦੀ ਛੁੱਟੀ ਰਹੇਗੀ।
12. ਗੱਡੀ ਅਚਾਨਕ ਖਰਾਬ ਹੋਣ ਦੀ ਸੂਰਤ ਵਿੱਚ ਜਾਂ ਡਰਾਇਵਰ ਕਿਸੇ ਕਾਰਣ ਡਿਊਟੀ ਤੇ ਨਹੀਂ ਆਉਂਦਾ ਤਾਂ ਕੁਟੇਸ਼ਨਦਾਤਾ ਵੱਲੋਂ ਤੁਰੰਤ ਬਦਲਵੇਂ ਪ੍ਰਬੰਧ ਕੀਤੇ ਜਾਣਗੇ।
13. ਡਰਾਇਵਰ ਗੱਡੀ ਦੀ ਲਾੱਗ ਬੁੱਕ ਮੇਨਟੇਨ ਕਰੇਗਾ।
14. ਕੁਟੇਸ਼ਨ ਵਿੱਚ ਕੁਟੇਸ਼ਨ ਦੇਣ ਵਾਲੇ ਦਾ ਨਾਮ, ਪੱਕਾ ਪਤਾ, ਸੰਪਰਕ/ਟੈਲੀਫੋਨ ਨੰਬਰ, ਈ.ਮੇਲ ਆਈ.ਡੀ. ਜ਼ਰੂਰ ਦਿੱਤੀ ਜਾਵੇ।

I/31247/2022

ਇਸਤੋਂ ਇਲਾਵਾ ਆਫ਼ਰ ਕੀਤੀ ਗੱਡੀ ਸਬੰਧੀ ਵੇਰਵੇ, ਜਿਵੇਂ ਕਿ Make/Company(Honda City/Maruti Ciaz), Year of Manufacturer, Model, BS Specifications, CNG/Petrol/Diesel ਅਤੇ Rent per month (ਹਿੱਸਿਆ ਅਤੇ ਅੱਖਰਾਂ ਵਿੱਚ) ਆਪਣੇ ਦਸਤਖਤਾਂ ਹੇਠ ਦਰਸਾਇਆ ਜਾਵੇ।

15. ਨਿਰਧਾਰਿਤ ਮਿਤੀ/ਸਮੇਂ ਤੋਂ ਬਾਅਦ ਪ੍ਰਾਪਤ ਕੁਟੋਸਨ ਨਹੀਂ ਵਿਚਾਰੀ ਜਾਵੇਗੀ।

Strind
Administrative Officer
Punjab Water Regulation and Development Authority
Chandigarh 24/02/2022

ਪਿੰ:ਅੰ:ਨੰ: 66582:PWRDA-PWRDOGENL/21/2021-PWRDA BR/

I/31247/2022

ਮਿਤੀ, ਚੰਡੀਗੜ੍ਹ: 24/02/2022

ਉਪਰੋਕਤ ਦਾ ਇੱਕ ਉਤਾਰਾ ਹੇਠ ਲਿਖਿਆਂ ਨੂੰ ਵਿਆਪਕ ਪ੍ਰਚਾਰ ਹਿੱਤ ਭੇਜ ਕੇ ਬੇਨਤੀ ਕੀਤੀ ਜਾਂਦੀ ਹੈ ਕਿ

ਪੱਤਰ ਨੋਟਿਸ ਬੋਰਡ ਦੇ ਲਗਾਉਣ ਦੀ ਖੇਚਲ ਕੀਤੀ ਜਾਵੇ ਜੀ:

1. ਸਟੇਟ ਟਰਾਂਸਪੋਰਟ ਕਮਿਸ਼ਨਰ, ਪੰਜਾਬ, ਚੰਡੀਗੜ੍ਹ।
2. ਆਬਕਾਰੀ ਤੇ ਕਰ ਕਮਿਸ਼ਨਰ, ਪੰਜਾਬ, ਚੰਡੀਗੜ੍ਹ। *ਮੋਹਾਲੀ*
3. ਆਮਦਨ ਕਰ ਕਮਿਸ਼ਨਰ, ਆਮਦਨ ਕਰ ਵਿਭਾਗ, ਭਾਰਤ ਸਰਕਾਰ ਦਫ਼ਤਰ ਚੰਡੀਗੜ੍ਹ।
4. ਮਹਾਂਲੇਖਾਕਾਰ, (ਏ.ਐੱਡ ਈ.) ਪੰਜਾਬ, ਚੰਡੀਗੜ੍ਹ।
5. ਮੁੱਖ ਪ੍ਰਬੰਧਕ, ਗਮਾਡਾ, ਮੋਹਾਲੀ।
6. ਜਨਰਲ ਮੈਨੇਜਰ, ਭਾਰਤ ਸੰਚਾਰ ਨਿਗਮ ਲਿਮਿਟਿਡ, ਸਬ-ਸਿਟੀ ਸੈਂਟਰ, ਸੈਕਟਰ-34 ਏ, ਚੰਡੀਗੜ੍ਹ।
7. ਰਿਜ਼ਨਲ ਮੈਨੇਜਰ, ਸਟੇਟ ਬੈਂਕ ਆਫ਼ ਇੰਡੀਆ, ਰਿਜ਼ਨ-1, ਆਫਿਸ-1, ਐਸ.ਸੀ.ਓ. 101-108, ਸੈਕਟਰ-17 ਬੀ, ਚੰਡੀਗੜ੍ਹ।
8. ਡਿਪਟੀ ਕਮਿਸ਼ਨਰ, ਮੋਹਾਲੀ/ਡਿਪਟੀ ਕਮਿਸ਼ਨਰ, ਚੰਡੀਗੜ੍ਹ।
9. ਅਸਟੇਟ ਆਫਿਸ, ਚੰਡੀਗੜ੍ਹ।
10. ਮਿਊਂਸੀਪਲ ਕਮਿਸ਼ਨਰ, ਮਿਊਂਸੀਪਲ ਕਾਰਪੋਰੇਸ਼ਨ, ਚੰਡੀਗੜ੍ਹ ਅਤੇ ਮੋਹਾਲੀ।
11. ਡਾਇਰੈਕਟਰ, ਸਥਾਨਕ ਸਰਕਾਰ, ਪੰਜਾਬ, ਚੰਡੀਗੜ੍ਹ।
12. ਰਿਜ਼ਨਲ ਟਰਾਂਸਪੋਰਟ ਅਥਾਰਟੀ, ਚੰਡੀਗੜ੍ਹ ਅਤੇ ਮੋਹਾਲੀ।
13. ਸਕੱਤਰ, ਪੀ.ਆਈ.ਡੀ.ਬੀ / ਪੰਜਾਬ ਮੰਡੀ ਬੋਰਡ/ਸੀ.ਏ. ਪੁੱਡਾ
14. ਭਾਰਤੀ ਸਟੇਟ ਬੈਂਕ (ਮੁੱਖ ਦਫ਼ਤਰ), ਚੰਡੀਗੜ੍ਹ

ਕਾਪੀ:

ਸ੍ਰੀ ਵਿਵੇਕ ਕੋਹਲੀ, ਸੀਨੀਅਰ ਆਫਿਸ ਐਗਜ਼ੈਕਟਿਵ, ਪੰਜਾਬ ਜਲ ਨਿਯੰਤਰਣ ਅਤੇ ਵਿਕਾਸ ਅਥਾਰਟੀ ਨੂੰ ਕੁਟੋਸਨ ਨੋਟਿਸ ਪਬਲੀਸਿਟੀ/ਅਥਾਰਟੀ ਦੀ ਵੈੱਬਸਾਈਟ ਤੇ ਚਸਪਾਨਗੀ ਲਈ ਭੇਜਿਆ ਜਾਂਦਾ ਹੈ।